

 Print Page

Sri Guru Granth Sahib

Displaying 1283 of

ਗੁਰਮੁਖਿ ਆਪੁ ਵੀਚਾਰੀਐ ਲਗੈ ਸਚਿ ਪਿਆਰੁ ॥

Guramukh Aap Veechaareeai Lagai Sach Pjaar ||

The Gurmukh reflects on the self, lovingly attached to the True Lord.

ਮਲਾਰ ਵਾਰ (ਮਃ ੧) (੧੦):੭ - ਗੁਰੂ ਗ੍ਰੰਥ ਸਾਹਿਬ: ਅੰਗ ੧੨੮੩ ਪੰ. ੧

Raag Malar Guru Amar Das

ਨਾਨਕ ਕਿਸ ਨੋ ਆਖੀਐ ਆਪੇ ਦੇਵਣਹਾਰੁ ॥੧੦॥

Naanak Kis No Aakheeai Aapae Dhaevanehaar ||10||

O Nanak, whom can we ask? He Himself is the Great Giver. ||10||

ਮਲਾਰ ਵਾਰ (ਮਃ ੧) (੧੦):੮ - ਗੁਰੂ ਗ੍ਰੰਥ ਸਾਹਿਬ: ਅੰਗ ੧੨੮੩ ਪੰ. ੧

Raag Malar Guru Amar Das

ਸਲੋਕ ਮਃ ੩ ॥

Salok Ma 3 ||

Shalok, Third Mehl:

ਮਲਾਰ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੨੮੩

ਬਾਬੀਹਾ ਏਹੁ ਜਗਤੁ ਹੈ ਮਤ ਕੋ ਭਰਮਿ ਭੁਲਾਇ ॥

Baabeehaa Eaehu Jagath Hai Math Ko Bharam Bhulaae ||

This world is a rainbird; let no one be deluded by doubt.

ਮਲਾਰ ਵਾਰ (ਮਃ ੧) (੧੧) ਸ. (੩) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੨੮੩ ਪੰ. ੨

Raag Malar Guru Amar Das

ਇਹੁ ਬਾਬੀਹਾ ਪਸੂ ਹੈ ਇਸ ਨੋ ਬੁਝਣੁ ਨਾਹਿ ॥

Eihu Baabeenehaa Pasoo Hai Eis No Boojhan Naahi ||

This rainbird is an animal; it has no understanding at all.

ਮਲਾਰ ਵਾਰ (ਮਃ ੧) (੧੧) ਸ. (੩) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੨੮੩ ਪੰ. ੨

Raag Malar Guru Amar Das

ਅੰਮ੍ਰਿਤੁ ਹਰਿ ਕਾ ਨਾਮੁ ਹੈ ਜਿਤੁ ਪੀਤੈ ਤਿਖ ਜਾਇ ॥

Anmrith Har Kaa Naam Hai Jith Peethai Thikh Jaae ||

The Name of the Lord is Ambrosial Nectar; drinking it in, thirst is quenched.

ਮਲਾਰ ਵਾਰ (ਮਃ ੧) (੧੧) ਸ. (੩) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੧੨੮੩ ਪੰ. ੩

Raag Malar Guru Amar Das

ਨਾਨਕ ਗੁਰਮੁਖਿ ਜਿਨ੍ ਪੀਆ ਤਿਨ੍ ਬਹੁੜਿ ਨ ਲਾਗੀ ਆਇ ॥੧॥

Naanak Guramukh Jinh Peeaa Thinh Bahurr N Laagee Aae ||1||

O Nanak, those Gurmukhs who drink it in shall never again be afflicted by thirst. ||1||

ਮਲਾਰ ਵਾਰ (ਮਃ ੧) (੧੧) ਸ. (੩) ੧:੪ - ਗੁਰੂ ਗ੍ਰੰਥ ਸਾਹਿਬ: ਅੰਗ ੧੨੮੩ ਪੰ. ੩

Raag Malar Guru Amar Das

ਮਃ ੩ ॥

Ma 3 ॥

Third Mehl:

ਮਲਾਰ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੨੮੩

ਮਲਾਰੁ ਸੀਤਲ ਰਾਗੁ ਹੈ ਹਰਿ ਧਿਆਇਐ ਸਾਂਤਿ ਹੋਇ ॥

Malaar Seethal Raag Hai Har Dhiaaeiai Saanth Hoe ||

Malaar is a calming and soothing raga; meditating on the Lord brings peace and tranquility.

ਮਲਾਰ ਵਾਰ (ਮਃ ੧) (੧੧) ਸ. (੩) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੧੨੮੩ ਪੰ. ੪

Raag Malar Guru Amar Das

ਹਰਿ ਜੀਉ ਅਪਣੀ ਕ੍ਰਿਪਾ ਕਰੇ ਤਾਂ ਵਰਤੈ ਸਭ ਲੋਇ ॥

Har Jeeo Apanee Kirapaa Karae Thaan Varathai Sabh Loe ||

When the Dear Lord grants His Grace, then the rain falls on all the people of the world.

ਮਲਾਰ ਵਾਰ (ਮਃ ੧) (੧੧) ਸ. (੩) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੧੨੮੩ ਪੰ. ੪

Raag Malar Guru Amar Das

ਵੁਠੈ ਜੀਆ ਜੁਗਤਿ ਹੋਇ ਧਰਣੀ ਨੋ ਸੀਗਾਰੁ ਹੋਇ ॥

Vuthai Jeeaa Jugath Hoe Dhharanee No Seegaar Hoe ||

From this rain, all creatures find the ways and means to live, and the earth is embellished.

ਮਲਾਰ ਵਾਰ (ਮਃ ੧) (੧੧) ਸ. (੩) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੧੨੮੩ ਪੰ. ੫

Raag Malar Guru Amar Das

ਨਾਨਕ ਇਹੁ ਜਗਤੁ ਸਭੁ ਜਲੁ ਹੈ ਜਲ ਹੀ ਤੇ ਸਭ ਕੋਇ ॥

Naanak Eihu Jagath Sabh Jal Hai Jal Hee Thae Sabh Koe ||

O Nanak, this world is all water; everything came from water.

ਮਲਾਰ ਵਾਰ (ਮਃ ੧) (੧੧) ਸ. (੩) ੨:੪ - ਗੁਰੂ ਗ੍ਰੰਥ ਸਾਹਿਬ: ਅੰਗ ੧੨੮੩ ਪੰ. ੫

Raag Malar Guru Amar Das

ਗੁਰ ਪਰਸਾਦੀ ਕੋ ਵਿਰਲਾ ਬੂਝੈ ਸੋ ਜਨੁ ਮੁਕਤੁ ਸਦਾ ਹੋਇ ॥੨॥

Gur Parasaadhee Ko Viralaa Boojhai So Jan Mukath Sadhaa Hoe ||2||

By Guru's Grace, a rare few realize the Lord; such humble beings are liberated forever. ||2||

ਮਲਾਰ ਵਾਰ (ਮਃ ੧) (੧੧) ਸ. (੩) ੨:੫ - ਗੁਰੂ ਗ੍ਰੰਥ ਸਾਹਿਬ: ਅੰਗ ੧੨੮੩ ਪੰ. ੬

Raag Malar Guru Amar Das

ਪਉੜੀ ॥

Pourree ||

Pauree:

ਮਲਾਰ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੨੮੩

ਸਚਾ ਵੇਪਰਵਾਹੁ ਇਕੋ ਤੂ ਧਣੀ ॥

Sachaa Vaeparavaahu Eiko Thoo Dhhanee ||

O True and Independent Lord God, You alone are my Lord and Master.

ਮਲਾਰ ਵਾਰ (ਮਃ ੧) (੧੧):੧ - ਗੁਰੂ ਗ੍ਰੰਥ ਸਾਹਿਬ: ਅੰਗ ੧੨੮੩ ਪੰ. ੭

Raag Malar Guru Amar Das

ਤੂ ਸਭੁ ਕਿਛੁ ਆਪੇ ਆਪਿ ਦੂਜੇ ਕਿਸੁ ਗਣੀ ॥

Thoo Sabh Kishh Aapae Aap Dhoojoe Kis Ganee ||

You Yourself are everything; who else is of any account?

ਮਲਾਰ ਵਾਰ (ਮਃ ੧) (੧੧):੨ - ਗੁਰੂ ਗ੍ਰੰਥ ਸਾਹਿਬ: ਅੰਗ ੧੨੮੩ ਪੰ. ੭

Raag Malar Guru Amar Das

ਮਾਣਸ ਕੂੜਾ ਗਰਬੁ ਸਚੀ ਤੁਧੁ ਮਣੀ ॥

Maanas Koorraa Garab Sachee Thudhh Manee ||

False is the pride of man. True is Your glorious greatness.

ਮਲਾਰ ਵਾਰ (ਮਃ ੧) (੧੧):੩ - ਗੁਰੂ ਗ੍ਰੰਥ ਸਾਹਿਬ: ਅੰਗ ੧੨੮੩ ਪੰ. ੭

Raag Malar Guru Amar Das

ਆਵਾ ਗਉਣੁ ਰਚਾਇ ਉਪਾਈ ਮੇਦਨੀ ॥

Aavaa Goun Rachaae Oupaaee Maedhanee ||

Coming and going in reincarnation, the beings and species of the world came into being.

ਮਲਾਰ ਵਾਰ (ਮਃ ੧) (੧੧):੪ - ਗੁਰੂ ਗ੍ਰੰਥ ਸਾਹਿਬ: ਅੰਗ ੧੨੮੩ ਪੰ. ੮

Raag Malar Guru Amar Das

ਸਤਿਗੁਰੁ ਸੇਵੇ ਆਪਣਾ ਆਇਆ ਤਿਸੁ ਗਣੀ ॥

Sathigur Saevae Aapanaa Aaeiaa This Ganee ||

But if the mortal serves his True Guru, his coming into the world is judged to be worthwhile.

ਮਲਾਰ ਵਾਰ (ਮਃ ੧) (੧੧):੫ - ਗੁਰੂ ਗ੍ਰੰਥ ਸਾਹਿਬ: ਅੰਗ ੧੨੮੩ ਪੰ. ੮

Raag Malar Guru Amar Das

ਜੇ ਹਉਮੈ ਵਿਚਹੁ ਜਾਇ ਤ ਕੇਹੀ ਗਣਤ ਗਣੀ ||

Jae Houmai Vichahu Jaae Th Kaehee Ganath Ganee ||

And if he eradicates eogtism from within himself, then how can he be judged?

ਮਲਾਰ ਵਾਰ (ਮਃ ੧) (੧੧):੬ - ਗੁਰੂ ਗ੍ਰੰਥ ਸਾਹਿਬ: ਅੰਗ ੧੨੮੩ ਪੰ. ੯

Raag Malar Guru Amar Das

ਮਨਮੁਖ ਮੋਹਿ ਗੁਬਾਰਿ ਜਿਉ ਭੁਲਾ ਮੰਝਿ ਵਣੀ ||

Manamukh Mohi Gubaar Jio Bhulaa Manjh Vanee ||

The self-willed manmukh is lost in the darkness of emotional attachment, like the man lost in the wilderness.

ਮਲਾਰ ਵਾਰ (ਮਃ ੧) (੧੧):੭ - ਗੁਰੂ ਗ੍ਰੰਥ ਸਾਹਿਬ: ਅੰਗ ੧੨੮੩ ਪੰ. ੯

Raag Malar Guru Amar Das

ਕਟੇ ਪਾਪ ਅਸੰਖ ਨਾਵੈ ਇਕ ਕਣੀ ||੧੧||

Kattae Paap Asankh Naavai Eik Kanee ||11||

Countless sins are erased, by even a tiny particle of the Lord's Name. ||11||

ਮਲਾਰ ਵਾਰ (ਮਃ ੧) (੧੧):੮ - ਗੁਰੂ ਗ੍ਰੰਥ ਸਾਹਿਬ: ਅੰਗ ੧੨੮੩ ਪੰ. ੯

Raag Malar Guru Amar Das

ਸਲੋਕ ਮਃ ੩ ||

Salok Ma 3 ||

Shalok, Third Mehl:

ਮਲਾਰ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੨੮੩

ਬਾਬੀਹਾ ਖਸਮੈ ਕਾ ਮਹਲੁ ਨ ਜਾਣਹੀ ਮਹਲੁ ਦੇਖਿ ਅਰਦਾਸਿ ਪਾਇ ||

Baabehaa Khasamai Kaa Mehal N Jaanehee Mehal Dhaekh Aradhaas Paae ||

O rainbird, you do not know the Mansion of your Lord and Master's Presence. Offer your prayers to see this Mansion.

ਮਲਾਰ ਵਾਰ (ਮਃ ੧) (੧੨) ਸ. (੩) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੨੮੩ ਪੰ. ੧੦

Raag Malar Guru Amar Das

ਆਪਣੈ ਭਾਣੈ ਬਹੁਤਾ ਬੋਲਹਿ ਬੋਲਿਆ ਥਾਇ ਨ ਪਾਇ ||

Aapanai Bhaanai Bahuthaa Bolehi Boliaa Thhaae N Paae ||

You speak as you please, but your speech is not accepted.

ਮਲਾਰ ਵਾਰ (ਮਃ ੧) (੧੨) ਸ. (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੩ ਪੰ. ੧੧
Raag Malar Guru Amar Das

ਖਸਮੁ ਵਡਾ ਦਾਤਾਰੁ ਹੈ ਜੋ ਇਛੇ ਸੋ ਫਲ ਪਾਇ ॥

Khasam Vaddaa Dhaathaar Hai Jo Eishhae So Fal Paae ||

Your Lord and Master is the Great Giver; whatever you desire, you shall receive from Him.

ਮਲਾਰ ਵਾਰ (ਮਃ ੧) (੧੨) ਸ. (੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੩ ਪੰ. ੧੧
Raag Malar Guru Amar Das

ਬਾਬੀਹਾ ਕਿਆ ਬਪੁੜਾ ਜਗਤੈ ਕੀ ਤਿਖ ਜਾਇ ॥੧॥

Baabeehaa Kiaa Bapurraa Jagathai Kee Thikh Jaae ||1||

Not only the thirst of the poor rainbird, but the thirst of the whole world is quenched. ||1||

ਮਲਾਰ ਵਾਰ (ਮਃ ੧) (੧੨) ਸ. (੩) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੩ ਪੰ. ੧੨
Raag Malar Guru Amar Das

ਮਃ ੩ ॥

Ma 3 ||

Third Mehl:

ਮਲਾਰ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੨੮੩

ਬਾਬੀਹਾ ਭਿੰਨੀ ਰੈਣਿ ਬੋਲਿਆ ਸਹਜੇ ਸਚਿ ਸੁਭਾਇ ॥

Baabeehaa Bhinnee Rain Boliaa Sehajae Sach Subhaae ||

The night is wet with dew; the rainbird sings the True Name with intuitive ease.

ਮਲਾਰ ਵਾਰ (ਮਃ ੧) (੧੨) ਸ. (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੩ ਪੰ. ੧੨
Raag Malar Guru Amar Das

ਇਹੁ ਜਲੁ ਮੇਰਾ ਜੀਉ ਹੈ ਜਲ ਬਿਨੁ ਰਹਣੁ ਨ ਜਾਇ ॥

Eihu Jal Maeraa Jeeo Hai Jal Bin Rehan N Jaae ||

This water is my very soul; without water, I cannot survive.

ਮਲਾਰ ਵਾਰ (ਮਃ ੧) (੧੨) ਸ. (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੩ ਪੰ. ੧੩
Raag Malar Guru Amar Das

ਗੁਰ ਸਬਦੀ ਜਲੁ ਪਾਈਐ ਵਿਚਹੁ ਆਪੁ ਗਵਾਇ ॥

Gur Sabadhee Jal Paaeeai Vichahu Aap Gavaae ||

Through the Word of the Guru's Shabad, this water is obtained, and egotism is eradicated from within.

ਮਲਾਰ ਵਾਰ (ਮਃ ੧) (੧੨) ਸ. (੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੩ ਪੰ. ੧੩
Raag Malar Guru Amar Das

ਨਾਨਕ ਜਿਸੁ ਬਿਨੁ ਚਸਾ ਨ ਜੀਵਦੀ ਸੋ ਸਤਿਗੁਰਿ ਦੀਆ ਮਿਲਾਇ ॥੨॥

Naanak Jis Bin Chasaa N Jeevadhee So Sathigur Dheaaa Milaae ||2||

O Nanak, I cannot live without Him, even for a moment; the True Guru has led me to meet Him. ||2||

ਮਲਾਰ ਵਾਰ (ਮਃ ੧) (੧੨) ਸ. (੩) ੨:੪ - ਗੁਰੂ ਗ੍ਰੰਥ ਸਾਹਿਬ: ਅੰਗ ੧੨੮੩ ਪੰ. ੧੪

Raag Malar Guru Amar Das

ਪਉੜੀ ॥

Pourree ||

Pauree:

ਮਲਾਰ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੨੮੩

ਖੰਡ ਪਤਾਲ ਅਸੰਖ ਮੈ ਗਣਤ ਨ ਹੋਈ ॥

Khandd Pathaal Asankh Mai Ganath N Hoee ||

There are countless worlds and nether regions; I cannot calculate their number.

ਮਲਾਰ ਵਾਰ (ਮਃ ੧) (੧੨):੧ - ਗੁਰੂ ਗ੍ਰੰਥ ਸਾਹਿਬ: ਅੰਗ ੧੨੮੩ ਪੰ. ੧੪

Raag Malar Guru Amar Das

ਤੂ ਕਰਤਾ ਗੋਵਿੰਦੁ ਤੁਧੁ ਸਿਰਜੀ ਤੁਧੈ ਗੋਈ ॥

Thoo Karathaa Govindh Thudhh Sirajee Thudhhai Goee ||

You are the Creator, the Lord of the Universe; You create it, and You destroy it.

ਮਲਾਰ ਵਾਰ (ਮਃ ੧) (੧੨):੨ - ਗੁਰੂ ਗ੍ਰੰਥ ਸਾਹਿਬ: ਅੰਗ ੧੨੮੩ ਪੰ. ੧੫

Raag Malar Guru Amar Das

ਲਖ ਚਉਰਾਸੀਹ ਮੇਦਨੀ ਤੁਝ ਹੀ ਤੇ ਹੋਈ ॥

Lakh Chouraaseeh Maedhaneeh Thujh Hee Thae Hoee ||

The 8.4 million species of beings issued forth from You.

ਮਲਾਰ ਵਾਰ (ਮਃ ੧) (੧੨):੩ - ਗੁਰੂ ਗ੍ਰੰਥ ਸਾਹਿਬ: ਅੰਗ ੧੨੮੩ ਪੰ. ੧੫

Raag Malar Guru Amar Das

ਇਕਿ ਰਾਜੇ ਖਾਨ ਮਲੂਕ ਕਹਹਿ ਕਹਾਵਹਿ ਕੋਈ ॥

Eik Raajae Khaan Malook Kehehi Kehaavehi Koee ||

Some are called kings, emperors and nobles.

ਮਲਾਰ ਵਾਰ (ਮਃ ੧) (੧੨):੪ - ਗੁਰੂ ਗ੍ਰੰਥ ਸਾਹਿਬ: ਅੰਗ ੧੨੮੩ ਪੰ. ੧੬

Raag Malar Guru Amar Das

ਇਕਿ ਸਾਹ ਸਦਾਵਹਿ ਸੰਚਿ ਧਨੁ ਦੁਜੈ ਪਤਿ ਖੋਈ ॥

Eik Saah Sadhaavehi Sanch Dhhan Dhoojai Path Khoee ||

Some claim to be bankers and accumulate wealth, but in duality they lose their honor.

ਮਲਾਰ ਵਾਰ (ਮਃ ੧) (੧੨):੫ - ਗੁਰੂ ਗ੍ਰੰਥ ਸਾਹਿਬ: ਅੰਗ ੧੨੮੩ ਪੰ. ੧੬

Raag Malar Guru Amar Das

ਇਕਿ ਦਾਤੇ ਇਕ ਮੰਗਤੇ ਸਭਨਾ ਸਿਰਿ ਸੋਈ ॥

Eik Dhaathae Eik Mangathae Sabhanaa Sir Soee ||

Some are givers, and some are beggars; God is above the heads of all.

ਮਲਾਰ ਵਾਰ (ਮਃ ੧) (੧੨):੬ - ਗੁਰੂ ਗ੍ਰੰਥ ਸਾਹਿਬ: ਅੰਗ ੧੨੮੩ ਪੰ. ੧੬

Raag Malar Guru Amar Das

ਵਿਣੁ ਨਾਵੈ ਬਾਜਾਰੀਆ ਭੀਹਾਵਲਿ ਹੋਈ ॥

Vin Naavai Baajaareeaa Bheehaaval Hooe ||

Without the Name, they are vulgar, dreadful and wretched.

ਮਲਾਰ ਵਾਰ (ਮਃ ੧) (੧੨):੭ - ਗੁਰੂ ਗ੍ਰੰਥ ਸਾਹਿਬ: ਅੰਗ ੧੨੮੩ ਪੰ. ੧੭

Raag Malar Guru Amar Das

ਕੂੜ ਨਿਖੁਟੇ ਨਾਨਕਾ ਸਚੁ ਕਰੇ ਸੁ ਹੋਈ ॥੧੨॥

Koorr Nikhuttae Naanakaa Sach Karae S Hooe ||12||

Falsehood shall not last, O Nanak; whatever the True Lord does, comes to pass. ||12||

ਮਲਾਰ ਵਾਰ (ਮਃ ੧) (੧੨):੮ - ਗੁਰੂ ਗ੍ਰੰਥ ਸਾਹਿਬ: ਅੰਗ ੧੨੮੩ ਪੰ. ੧੭

Raag Malar Guru Amar Das

ਸਲੋਕ ਮਃ ੩ ॥

Salok Ma 3 ||

Shalok, Third Mehl:

ਮਲਾਰ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੨੮੩

ਬਾਬੀਹਾ ਗੁਣਵੰਤੀ ਮਹਲੁ ਪਾਇਆ ਅਉਗਣਵੰਤੀ ਦੂਰਿ ॥

Baabeehaa Gunavanthee Mehal Paaeiaa Aouganavanthee Dhoor ||

O rainbird, the virtuous soul-bride attains the Mansion of her Lord's Presence; the unworthy, unvirtuous one is far away.

ਮਲਾਰ ਵਾਰ (ਮਃ ੧) (੧੩) ਸ. (੩) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੨੮੩ ਪੰ. ੧੮

Raag Malar Guru Amar Das

ਅੰਤਰਿ ਤੇਰੈ ਹਰਿ ਵਸੈ ਗੁਰਮੁਖਿ ਸਦਾ ਹਜੂਰਿ ॥

Anthar Thaerai Har Vasai Guramukh Sadhaa Hajoor ||

Deep within your inner being, the Lord abides. The Gurmukh beholds Him ever-present.

ਮਲਾਰ ਵਾਰ (ਮਃ ੧) (੧੩) ਸ. (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੩ ਪੰ. ੧੮

Raag Malar Guru Amar Das

ਕੂਕ ਪੁਕਾਰ ਨ ਹੋਵਈ ਨਦਰੀ ਨਦਰਿ ਨਿਹਾਲ ॥

Kook Pukaar N Hovee Nadharee Nadhar Nihaal ||

When the Lord bestows His Glance of Grace, the mortal no longer weeps and wails.

ਮਲਾਰ ਵਾਰ (ਮਃ ੧) (੧੩) ਸ. (੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੩ ਪੰ. ੧੯

Raag Malar Guru Amar Das

ਨਾਨਕ ਨਾਮਿ ਰਤੇ ਸਹਜੇ ਮਿਲੇ ਸਬਦਿ ਗੁਰੂ ਕੈ ਘਾਲ ॥੧॥

Naanak Naam Rathae Sehajae Milae Sabadh Guroo Kai Ghaal ||1||

O Nanak, those who are imbued with the Naam intuitively merge with the Lord; they practice the Word of the Guru's Shabad. ||1||

ਮਲਾਰ ਵਾਰ (ਮਃ ੧) (੧੩) ਸ. (੩) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੩ ਪੰ. ੧੯

Raag Malar Guru Amar Das